

ਜਨਰਲ ਕੇਡਰ ਦੇ ਅਫਸਰਾਂ ਦਾ ਸਲਾਨਾ ਗੁਪਤ ਰਿਪੋਰਟ ਫਾਰਮ

ਪੂਰਾ ਨਾਂ ਅਤੇ ਅਹੁਦਾ : _____

ਪਿਤਾ ਦਾ ਨਾਂ _____ ਕੋਡ ਨੰਬਰ : _____

ਗਰੇਡ ਅਤੇ ਤਨਖਾਹ : _____ ਜਨਮ੍ਯ ਮਿਤੀ : _____

ਵਿਦਿਆਰਥੀ/ਪੇਸ਼ਾਵਰਾਨਾ/ਤਕਨੀਕੀ ਯੋਗਤਾਵਾਂ: _____

ਪਾਸ ਕੀਤੀ ਵਿਭਾਗੀ ਪ੍ਰੀਖਿਆ, ਜੇ ਕੋਈ ਹੋਵੇ: _____

ਦਫਤਰ ਦਾ ਨਾਂ ਜਿਸ ਨਾਲ ਸਬੰਧਤ ਹੈ: _____

ਸੇਵਾ ਕਾਲ

1) ਸੇਵਾ ਵਿੱਚ ਹਾਜ਼ਰ ਹੋਣ ਦੀ ਮਿਤੀ: _____

2) ਮੌਜੂਦਾ ਅਸਾਮੀ ਉਤੇ ਹਾਜ਼ਰ ਹੋਣ ਦੀ ਮਿਤੀ: _____

3) ਰਿਪੋਰਟ ਦੀ ਮਿਆਦ: _____

4) ਛੁੱਟੀ / ਮੁਅੱਤਲੀ ਜੇ ਕੋਈ ਹੋਵੇ ਤਾਂ ਸਮੁੱਖੀ: _____

5) ਪੂਰੇ ਸਾਲ ਦੀ ਸਲਾਨਾ ਗੁਪਤ ਰਿਪੋਰਟ (1 ਅਪ੍ਰੈਲ ਤੋਂ 31 ਮਾਰਚ) ਨਾ ਲਿਖਣ ਦੇ ਕਾਰਨ, ਜੇਕਰ ਇਹ ਰਿਪੋਰਟ ਪੂਰੇ ਸਾਲ ਤੋਂ ਘੱਟ ਸਮੇਂ ਲਈ ਲਿਖੀ ਗਈ ਹੈ: _____

6) ਪੂਰਨ ਚੱਲ/ਅਚੱਲ ਸੰਪਤੀ ਸਾਰਨੀਆਂ ਪੇਸ਼ ਕੀਤੀਆਂ ਹੋਈਆਂ ਹਨ, ਤਾਂ ਉਸਦਾ ਸਮੁੱਖੀ ਅਤੇ ਨੰਬਰ/ਮਿਤੀ ਜਿਸ ਰਾਹੀਂ ਭੇਜੀਆਂ ਹਨ _____

ਵੇਰਵੇ	ਦਫਤਰ ਦਾ ਮੁੱਖੀ	ਅਗਲੇਰਾ ਅਧਿਕਾਰੀ
<p>1. ਕੰਮ ਦੀ ਕਿਸਮ ਜਿਸ ਉਤੇ ਲੱਗਾ ਹੋਇਆ ਹੈ</p> <p>2. ਹਾਜ਼ਰੀ ਵਿੱਚ ਸਮੁੱਖੀ-ਪਾਬੰਦੀ</p> <p>3. ਵਿਸ਼ਵਾਸ ਯੋਗਤਾ (Trust worthiness)</p> <p>4. ਆਦਤਾਂ</p> <p>5. ਕਰਤਾਵਾਂ ਦਾ ਪਾਲਣ:</p> <p>ਉ) ਜਿਸ ਕੰਮ ਤੇ ਲੱਗਾ ਹੋਇਆ ਹੈ ਉਸ ਕੰਮ ਸਬੰਧੀ ਗਿਆਨ ਅਤੇ ਕੰਮ ਦੀ ਮਿਆਰ-ਪੱਧਰ (Quality)</p> <p>ਅ) ਕੋਡਾਂ, ਨਿਯਮਾਂ, ਵਿਭਾਗੀ ਹਦਾਇਤਾਂ ਅਤੇ ਉਚੀ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਹੁਕਮਾਂ ਦਾ ਗਿਆਨ</p> <p>ਇ) ਅਮਲੇ ਦੇ ਕਾਰਜ ਦੀ ਦੇਖਭਾਲ ਅਤੇ ਕੇਸ ਪੇਸ਼ ਕਰਨ ਦੀ ਯੋਗਤਾ</p> <p>ਜ) ਕੀ ਉਹ ਆਪਣੇ ਅਪੀਨ ਕੰਮ ਕਰ ਰਹੇ ਅਮਲੇ ਉਤੇ ਚੰਗਾ ਕੰਟਰੋਲ ਬਣਾਈ ਰਖਦਾ ਹੈ, ਖਾਸ ਕਰਕੇ ਹਾਜ਼ਰੀ ਸਬੰਧੀ (Particularly attendance)?</p> <p>ਹ) ਕੀ ਉਹ ਆਪਣੇ ਮਾਤਹਿਤਾਂ ਦੀ ਟਰੇਨਿੰਗ ਪ੍ਰਤੀ ਸੁਚੇਤ ਹੈ ?</p> <p>ਕ) ਕੀ ਉਹ ਆਪਣੇ ਮਾਤਹਿਤਾਂ ਦੀ ਸਮੇਂ ਸਿਰ ਯੋਗਤਾ ਰਿਪੋਰਟ ਲਿੱਖਦਾ ਹੈ?</p> <p>ਖ) ਕੀ ਉਹ ਅਮਲੇ ਦੀਆਂ ਜੀ.ਪੀ.ਫੰਡ ਲੇਖਾ ਪੁਸਤਕਾਂ (G.P.F. Pass Books) ਦੇ ਮੁਕੰਮਲ ਕਰਨ ਦੇ ਨਿਯੰਤਰਣ ਰੱਖਦਾ ਹੈ?</p> <p>ਗ) ਕੀ ਉਹ ਪੰਜਾਬੀ ਵਿੱਚ ਕੰਮ ਕਰਦਾ ਹੈ?</p>		

	ਦਫਤਰ ਦਾ ਮੁੱਖੀ	ਅਗਲੇਰਾ ਅਧਿਕਾਰੀ
6. ਕੀ ਉਹ :- (ਉ) ਆਪਣੇ ਸਹਿਯੋਗੀਆਂ (Colleagues) (ਅ) ਦਫਤਰ ਦੀਆਂ ਦੂਜੀਆਂ ਹੋਰ ਸ਼ਾਖਾਵਾਂ ਅਤੇ (ਈ) ਜਨਤਾ ਨਾਲ ਚੰਗੇ ਸਬੰਧ ਬਣਾਈ ਰੱਖਦਾ ਹੈ?		
7. ਆਮ ਕਥਨ (ਉ) ਕੀ ਕੁੱਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਵਿੱਚ ਉਹ ਵਿਸ਼ੇਸ਼ ਤੌਰ 'ਤੇ ਸ੍ਰੇਸ਼ਟ ਹੈ ਜਾਂ ਜਿਨ੍ਹਾਂ ਵਿੱਚ ਉਹ ਉਣਾ (deficient) ਹੈ? (ਅ) ਠੁਕਸ ਜੇ ਕੋਈ ਹੋਣ।		
8. ਕੀ ਉਹ ਆਪਣੀ ਅਗਲੇਰੀ ਸਾਲਾਨਾ ਤਰੱਕੀ ਦਾ ਹੱਕਦਾਰ ਹੈ?		
9. ਕੀ ਭੈੜੇ ਕਥਨਾਂ ਦੀ ਸੁਰਤ ਵਿੱਚ ਉਸਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ ਹੈ? ਜੇਕਰ ਅਜਿਹਾ ਕੀਤਾ ਗਿਆ ਹੈ ਤਾਂ ਉਸਦੇ ਹਵਾਲੇ ਵਜੋਂ ਪੱਤਰ ਨੰਬਰ ਅਤੇ ਮਿਤੀ ਦੱਸੋ।		

ਰਿਪੋਰਟ ਕਰਨ ਵਾਲੇ ਅਫਸਰ
 ਦੇ ਹਸਤਾਖਰ ਅਤੇ ਅਹੁਦਾ

ਅਗਲੇਰੇ ਅਧਿਕਾਰੀ ਦੇ
 ਹਸਤਾਖਰ ਅਤੇ ਅਹੁਦਾ

ਅਗਲੇਰੇ ਅਧਿਕਾਰੀ ਦੇ ਕਥਨ :

ਹਸਤਾਖਰ :

ਅਹੁਦਾ :

(ਭਾਗ-II ਵੀ ਦੇਖੋ)

...ਚਲਦਾ ਪੰਨਾ 3...

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਡ

ਗੁਪਤ

ਮਿਤੀ _____ ਨੂੰ ਮੁਕਣ ਵਾਲੇ ਸਾਲ ਦੀ ਯੋਗਤਾ ਰਿਪੋਰਟ।

ਨਾਮ _____

ਅਹੁਦਾ _____

(1) ਅਗਲੇ ਸਕੇਲ ਦੀ ਤਰੱਕੀ ਲਈ ਯੋਗਤਾ

(2) ਕੀ ਉਸ ਨੂੰ ਸ੍ਰੇਸ਼ਟ (Outstanding), ਬਹੁਤ ਚੰਗਾ (Very Good), ਚੰਗਾ (Good) ਅੱਸਤ (Average), ਅੱਸਤ ਤੋਂ ਹੇਠਾਂ (Below Average) ਵਜੋਂ ਸ੍ਰੇਣੀਬੱਧ ਕੀਤਾ ਜਾ ਸਕਦਾ ਹੈ?

(3) ਦਿਆਨਤਦਾਰੀ : _____

ਸਥਾਨ : _____

ਮਿਤੀ : _____

(4) ਕੀ ਅਧਿਕਾਰੀ ਨੇ ਚੱਲ/ਅਚੱਲ ਸੰਪਤੀ ਸਾਰਣੀਆਂ ਨਿਯਮ ਪੂਰਵਕ ਭੇਜੀਆਂ ਹੋਈਆਂ ਹਨ ਜਾਂ ਨਹੀਂ?

ਰਿਪੋਰਟਿੰਗ ਅਧਿਕਾਰੀ ਦੇ ਹਸਤਾਖਰ
ਅਹੁਦਾ :

ਅਗਲੇ ਅਧਿਕਾਰੀ ਦੁਆਰਾ ਕਥਨ

ਸਥਾਨ :

ਮਿਤੀ :

ਅਗਲੇ ਅਧਿਕਾਰੀ _____

ਹਦਾਇਤਾਂ

1. ਅਧਿਕਾਰੀ ਦੀ ਦਿਆਨਤਦਾਰੀ (ਰਿਪੋਰਟ ਦੀ ਮੱਦ ਨੰ:3) ਅਧੀਨ ਦੇ ਸਬੰਧ ਵਿੱਚ ਟਿੱਪਣੀ ਜਨਰਲ ਲਾਈਨਾਂ ਤੇ ਕੇਵਲ ਉਦੋਂ ਕੀਤੀ ਜਾ ਸਕਦੀ ਹੈ ਜਦੋਂ ਤੱਕ ਕਿ ਕਿਸੇ ਵਿਅਕਤੀ ਵਿਰੁੱਧ ਕੁੱਝ ਵਿਸ਼ੇਸ਼ ਤੌਰ ਤੇ ਰਿਕਾਰਡ ਨਾ ਕੀਤਾ ਜਾ ਸਕਦਾ ਹੋਵੇ। ਇਸ ਸਰਟੀਫਿਕੇਟ ਵਿੱਚ ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਅਧਿਕਾਰੀ ਤੇ ਉਸ ਦੀ ਦਿਆਨਤਦਾਰੀ ਤੇ ਇਤਥਾਰ ਕੀਤਾ ਜਾ ਸਕਦਾ ਹੈ ਜਾਂ ਰਿਪੋਰਟ ਕਰਨ ਵਾਲੇ ਅਧਿਕਾਰੀ ਨੂੰ ਕੁੱਝ ਸੱਕ ਹਨ ਜਿਨ੍ਹਾਂ ਬਾਰੇ ਅਮਲ ਵਿੱਚ ਲਿਆਉਣ ਵਾਲੇ ਸਧਾਰਣ ਸਟੈਂਡਰਡ, ਨਿਮਨ ਹੋ ਸਕਦੇ ਹਨ ਜਿਵੇਂ ਕਿ ਅਧਿਕਾਰੀ ਆਮਦਨੀ ਦੇ ਕਿਸੇ ਪ੍ਰਾਈਵੇਟ ਸਾਧਨ ਤੋਂ ਬਿਨਾਂ ਆਪਣੇ ਸਾਧਨਾਂ ਨਾਲੋਂ ਉਚੇਰਾ ਜੀਵਨ ਬਤੀਤ ਕਰ ਰਿਹਾ ਹੋਵੇ, ਉਸ ਵਿਰੁੱਧ ਹੱਠੀ (insistent) ਸ਼ਿਕਾਇਤਾਂ ਜਿਹੜੀਆਂ ਉਸਦੀ ਅਧਿਕ ਕਰੜਾਈ (over strictness) ਕੁਰੱਖਤਗੀ (harshness) ਜਾਂ ਜੁਗਤਹੀਣਤਾ (tactlessness) ਦੇ ਨਤੀਜੇ ਵਜੋਂ ਪ੍ਰਤੀਤ ਨਾ ਹੁੰਦੀਆਂ ਹੋਣ ਉਸ ਦੀ ਆਮ ਪ੍ਰਤਿਸ਼ਠਾ (reputation) ਨਿਗਮ ਦੇ ਹੋਰ ਦੂਜੇ ਸੀਨੀਅਰ ਅਧਿਕਾਰੀਆਂ ਤੋਂ ਅਤੇ ਕੁੱਝ ਕੇਸਾਂ ਵਿੱਚ ਦੂਜੇ ਵਿਭਾਗਾਂ ਤੋਂ ਇਕੱਤਰ ਕੀਤੀ ਜਾਵੇ ਜਾਂ ਕੋਈ ਹੋਰ ਸਿੱਟਾ ਜਿਹੜਾ ਉਸਦੇ ਕਾਰਜ, ਨਿਗਰਾਨੀ ਦੇ ਢੰਗ, ਠੇਕੇਦਾਰਾਂ ਨਾਲ ਵਰਤੋਂ-ਵਿਹਾਰ ਦੇ ਢੰਗ ਤੋਂ ਕੱਢਿਆ ਗਿਆ ਹੋਵੇ ਆਦਿ।
2. ਜਦੋਂ ਕਦੇ "ਦਿਆਨਤਦਾਰੀ" (ਮੱਦ 3) ਵਿਰੁੱਧ ਭੈੜੇ ਕਥਨ ਦਿੱਤੇ ਗਏ ਹੋਣ ਤਾਂ ਰਿਪੋਰਟ ਕਰਨ ਵਾਲੇ ਅਧਿਕਾਰੀ ਨੂੰ ਇੱਕ ਵੱਖਰਾ ਨੋਟ ਦੇਣਾ ਚਾਹੀਦਾ ਹੈ ਜਿਸ ਵਿੱਚ ਉਹ ਸਬੰਧਤ ਤੱਥ ਸੰਖੇਪ ਵਿੱਚ ਦਿੱਤੇ ਜਾਣ ਜਿਨ੍ਹਾਂ ਦੇ ਅਧਾਰ ਤੇ ਉਹ ਕਥਨ ਦਿੱਤੇ ਗਏ ਹੋਣ ਅਤੇ ਇਹ ਗੁਪਤ ਰਿਪੋਰਟ ਦੇ ਅਨੁਲਗ ਵਜੋਂ ਹੋਣਾ ਚਾਹੀਦਾ ਹੈ।
3. ਰਿਪੋਰਟ ਦੇ ਇਸ ਭਾਗ ਅਰਥਾਤ ਮੱਦ (1), (2) ਅਤੇ (3) ਵਿਚਲਾ ਕੋਈ ਵੀ ਕਥਨ ਰਿਪੋਰਟ ਕਰਨ ਵਾਲੇ ਅਧਿਕਾਰੀ ਦੁਆਰਾ ਉਸ ਅਧਿਕਾਰੀ ਨੂੰ ਨਿਗਮ ਦੀਆਂ ਲਿਖਤੀ ਹਦਾਇਤਾਂ ਤੋਂ ਬਿਨਾਂ ਸੂਚਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ।
4. ਗਰੇਡ ਸ੍ਰੇਸਟ (Outstanding) ਕਦੇ ਕਦਾਈ ਅਤੇ ਅਸਾਧਾਰਨ ਕੇਸਾਂ ਵਿੱਚ ਹੀ ਦਿੱਤਾ ਜਾਵੇ। ਇਹ ਕਿਸੇ ਨੋਜਵਾਨ ਅਫਸਰ ਜਿਹੜਾ ਕਿ ਉਨ੍ਹਾਂ ਪ੍ਰਕ੍ਰਿਆ ਵਿੱਚ ਹੈ, ਨੂੰ ਸਾਜ਼ੇ-ਨਾਦਰ ਹੀ ਦਿੱਤਾ ਜਾਵੇ।
5. ਗਰੇਡ "ਅੱਸਤ" ਨੂੰ ਕਿਸੇ ਵੀ ਸੂਰਤ ਵਿੱਚ ਨਿਰਾਦਰ ਪੂਰਵਕ (derogatory) ਨਾ ਸਮਝਿਆ ਜਾਵੇ।